

4 ਮਾਰਚ, 2019

ਬਸੰਤ ਦੇ ਸੀਜਨ ਦੀ ਸ਼ੁਰੂਆਤ ਸੀਡੀ ਸੈਟਰਡੇ ਅਤੇ ਗਾਰਡਨ ਸ਼ੋ ਨਾਲ ਕਰੋ

ਬ੍ਰੈਂਪਟਨ, ਓਨਟਾਰੀਓ – ਇਸ ਵੀਕੈਂਡ ਦੇ ਸੀਡੀ ਸੈਟਰਡੇ (Seedy Saturday) ਅਤੇ ਗਾਰਡਨ ਸ਼ੋ (Garden Show) ਵਿੱਚ ਬਸੰਤ ਲਈ ਤਿਆਰ ਰਹੋ!

ਇਹ ਸਾਲਾਨਾ ਕਾਰਜਕਰਮ ਸ਼ਨੀਵਾਰ, 9 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ, 340 ਵੋਡਨ ਸਟ੍ਰੀਟ ਈਸਟ (340 Vodden Street East) ਵਿਖੇ ਸਥਿਤ, ਸੈਂਚੁਰੀ ਗਾਰਡਨਸ ਰੇਕ੍ਰੀਏਸ਼ਨ ਸੈਂਟਰ ਐਂਡੀਟੋਰੀਅਮ (Century Gardens Recreation Centre Auditorium) ਵਿੱਚ ਹੋਵੇਗਾ।

20 ਤੋਂ ਵੱਧ ਪ੍ਰਦਰਸ਼ਕਾਂ ਦੇ ਨਾਲ, ਬਾਗਬਾਨੀ ਸਬੰਧੀ ਜਾਣਕਾਰੀ ਪ੍ਰਾਪਤ ਕਰੋ, ਬੀਜ ਸਾਂਝੇ ਕਰੋ, ਅਦਲਾ-ਬਦਲੀ ਕਰੋ ਅਤੇ ਖਰੀਦੋ, ਬਾਗਬਾਨੀ ਭਾਈਚਾਰੇ ਬਣਾਓ, ਪ੍ਰਦਰਸ਼ਨੀਆਂ ਅਤੇ ਪੇਸ਼ਕਾਰੀਆਂ ਵਿੱਚ ਹਿੱਸਾ ਲਓ ਅਤੇ ਸੀਡੀ ਕੈਫੇ (Seedy Café) ਵਿੱਚ ਜਾਓ। ਉੱਥੇ ਕਿਡਜ਼ ਜੋਨ (Kidz Zone) ਵੀ ਹੋਵੇਗਾ।

ਪ੍ਰਵੇਸ਼ ਮੁਫਤ ਹੈ ਅਤੇ ਪਹਿਲੇ 100 ਵਿਜੀਟਰਾਂ ਨੂੰ ਇੱਕ ਮੁਫਤ ਪੌਦਾ ਮਿਲੇਗਾ।

ਪੂਰਾ ਦਿਨ ਪੰਜ ਸੈਮੀਨਾਰ ਆਯੋਜਿਤ ਕੀਤੇ ਜਾਣਗੇ।

- ਸਵੇਰੇ 10:10 ਵਜੇ ਤੋਂ 10:50 ਵਜੇ ਤੱਕ – ਜੁਲੀਆ ਡਿਮਾਕੋਸ (Julia Dimakos) ਦੇ ਨਾਲ ਸੀਡ ਬੇਸਿਕਸ 101 (Seed Basics 101)
- ਸਵੇਰੇ 11 ਵਜੇ ਤੋਂ 11:45 ਵਜੇ ਤੱਕ – ਫਾਰਮ ਖੇਤ, ਸੈਂਟੀਮੈਂਟਲ ਫਾਰਮ (Sentimental Farm) ਦੇ ਨਾਲ ਸਿਰਫ ਸੈਲ ਫੋਨਾਂ ਵਾਲੇ ਹਿੱਪੀਜ਼ (Hippies) ਹੀ ਨਹੀਂ
- ਦੁਪਹਿਰ 12 ਵਜੇ ਤੋਂ 12:45 ਵਜੇ ਤੱਕ – ਜੇਮਸ ਗ੍ਰਾਹਮ (James Graham) ਦੇ ਨਾਲ ਜ਼ਮੀਨ ਤੋਂ ਉੱਪਰ ਸਬਜ਼ੀਆਂ ਦੀ ਬਾਗਬਾਨੀ
- ਦੁਪਹਿਰ ਬਾਅਦ 1 ਵਜੇ ਤੋਂ 1:45 ਵਜੇ ਤੱਕ – ਟੋਰੋਂਟੋ ਰੀਜਨ ਕਨਰਵੇਸ਼ਨ ਅਥਾਰਿਟੀ (Toronto Region Conservation Authority) ਦੇ ਨਾਲ ਪੰਛੀਆਂ, ਤਿਤਲੀਆਂ ਅਤੇ ਹੋਰਾਂ ਲਈ ਬਾਗਬਾਨੀ
- ਦੁਪਹਿਰ ਬਾਅਦ 2 ਵਜੇ ਤੋਂ 2:45 ਵਜੇ ਤੱਕ – ਬ੍ਰੈਂਪਟਨ ਐਨੀਮਲ ਸਰਵਿਸਿਜ਼ (Brampton Animal Services) ਦੇ ਨਾਲ ਬ੍ਰੈਂਪਟਨ ਵਿੱਚ ਕੋਏਓਟਸ ਅਤੇ ਜੰਗਲੀ ਜਾਨਵਰ

ਸਿਟੀ ਆਫ ਬ੍ਰੈਂਪਟਨ ਅਤੇ ਬ੍ਰੈਂਪਟਨ ਹੋਰਟੀਕਲਚਰ ਸੋਸਾਇਟੀ (Brampton Horticultural Society) ਵੱਲੋਂ ਪੇਸ਼ ਕੀਤਾ, ਸੀਡੀ ਸੈਟਰਡੇ ਅਤੇ ਗਾਰਡਨ ਸ਼ੋ, ਕੈਨੇਡਾ ਦੇ ਸਵੈ ਸੇਵਕ ਸੰਗਠਨ, ਸੀਡਸ ਆਫ ਡਾਇਵਰਸਿਟੀ (Seeds of Diversity) ਵੱਲੋਂ ਸਮਰਥਿਤ ਹੈ। ਇਹ ਸੰਗਠਨ ਭੋਜਨ ਸਬੰਧੀ ਫਸਲਾਂ ਅਤੇ ਬਾਗ ਦੇ ਪੌਦਿਆਂ ਦੀ ਜੈਵਿਕ ਵਿਵਿਧਤਾ ਅਤੇ ਪਰੰਪਰਿਕ ਗਿਆਨ ਨੂੰ ਸੰਭਾਲ ਕੇ ਰੱਖਦਾ ਹੈ।

ਹੋਰ ਜਾਣਕਾਰੀ ਲਈ, www.brampton.ca/parks ਤੇ ਜਾਓ।

ਹਵਾਲਾ

“ਸਿਟੀ ਆਫ ਬ੍ਰੈਂਪਟਨ ਵਿੱਚ, ਅਸੀਂ ਨਿਵਾਸੀਆਂ ਨੂੰ ਬਾਗਬਾਨੀ ਸਬੰਧੀ ਵਸੀਲੇ ਮੁਹੱਈਆ ਕਰਨ ਦੇ ਨਾਲ-ਨਾਲ ਸਾਡੇ ਭਾਈਚਾਰਿਆਂ ਨੂੰ ਹਰਾ-ਭਰਾ ਅਤੇ ਸ਼ਾਮਲ ਰੱਖਣ ਲਈ ਵਚਨਬੱਧ ਹਾਂ। ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਓ ਅਤੇ ਇਸ ਕਾਰਜਕਰਮ ਵਿੱਚ ਸ਼ਾਮਲ ਹੋ ਕੇ ਬਾਗਬਾਨੀ ਸਬੰਧੀ ਸੁਝਾਅ ਲਵੋ, ਸਪੀਕਰਾਂ ਨੂੰ ਸੁਣੋ ਅਤੇ ਕਈ ਪ੍ਰਦਰਸ਼ਕਾਂ ਕੋਲ ਜਾਓ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905.874.3426 | Monika.Duggal@brampton.ca